

ਸਾਰੇ CALFRESH ਪ੍ਰਾਪਤਕਰਤਾਵਾਂ ਲਈ ਨੋਟਿਸ

ਜ਼ਰੂਰੀ - ਕਿਰਪਾ ਕਰਕੇ ਪੜ੍ਹੋ

1 ਅਕਤੂਬਰ, 2019 ਤੋਂ ਪ੍ਰਭਾਵੀ, ਰਾਜ ਅਤੇ ਸੰਘੀ ਕਨੂੰਨ ਇਹ ਮੁਹੱਈਆ ਕਰਦੇ ਹਨ:

ਅਧਿਕਤਮ CalFresh ਅਲਾਟਮੈਂਟ: ਇਹ ਤੁਹਾਡੇ ਉਸ ਫਾਇਦੇ ਦੀਆਂ ਰਾਸ਼ੀਆਂ ਹਨ ਜੋ ਤੁਹਾਡੇ ਪਰਿਵਾਰ ਨੂੰ ਤਾਂ ਮਿਲੇਗੀ ਜੇਕਰ ਤੁਹਾਡੇ ਪਰਿਵਾਰ ਦੀ ਕੋਈ ਆਮਦਨ ਨਹੀਂ ਹੈ।

ਪਰਿਵਾਰ ਦਾ ਆਕਾਰ								
1	2	3	4	5	6	7	8	ਹਰੇਕ ਵਾਧੂ ਵਿਅਕਤੀ
\$194	\$355	\$509	\$646	\$768	\$921	\$1018	\$1164	+\$146

- ਇਸ ਦੇ ਨਾਲ, ਵੱਧ ਤੋਂ ਵੱਧ ਵਾਧੂ ਪਨਾਹ ਕਟੌਤੀ \$552.00 ਤੋਂ ਵੱਧ ਕੇ \$569.00 ਹੋ ਗਈ ਹੈ।
- ਬੇਘਰ ਸ਼ੈਲਟਰ ਭੱਤਾ \$143.00 ਤੋਂ ਵਧ ਕੇ \$152.06 ਹੋ ਗਿਆ ਹੈ।
- ਮਿਆਰੀ ਕਟੌਤੀਆਂ ਹੇਠਾਂ ਅਨੁਸਾਰ ਬਦਲੀਆਂ ਹਨ:

ਵਿੱਤੀ ਸਾਲ 2020 ਲਈ ਮਿਆਰੀ ਕਟੌਤੀਆਂ

ਪਰਿਵਾਰ ਦਾ ਆਕਾਰ	ਮਿਆਰੀ ਕਟੌਤੀਆਂ
1 ਤੋਂ 3 ਵਿਅਕਤੀ	\$167.00
4 ਵਿਅਕਤੀ	\$178.00
5 ਵਿਅਕਤੀ	\$209.00
6 ਜਾਂ ਵੱਧ ਵਿਅਕਤੀ	\$240.00

ਮਾਨਕ ਯੂਟਿਲਿਟੀ ਭੱਤਾ (Standard Utility Allowance) (SUA) \$415.00 ਤੋਂ ਵਧ ਕੇ \$432.00 ਹੋ ਗਿਆ ਹੈ।

ਲਿਮਿਟੇਡ ਯੂਟਿਲਿਟੀ ਭੱਤਾ (Limited Utility Allowance) (LUA) \$130.00 ਤੋਂ ਵਧ ਕੇ \$135.00 ਹੋ ਗਿਆ ਹੈ।

\$18 ਦਾ ਟੈਲੀਫੋਨ ਉਪਯੋਗਤਾ ਭੱਤਾ (TUA) ਇਸ ਪੱਧਰ 'ਤੇ ਹੀ ਹੈ।

ਜੇ SUA/LUA ਨੂੰ ਤੁਹਾਡੀ ਸ਼ੈਲਟਰ ਕਟੌਤੀ ਦੇ ਹਿੱਸੇ ਵਜੋਂ ਵਰਤਿਆ ਜਾਂਦਾ ਹੈ ਅਤੇ ਜੇ ਤੁਹਾਡੇ CalFresh ਕੇਸ ਵਿੱਚ ਕੋਈ ਬਦਲਾਵ ਨਹੀਂ ਹੋਏ ਹਨ, ਤਾਂ ਤੁਹਾਡੇ CalFresh ਫਾਇਦੇ ਬਦਲ ਸਕਦੇ ਹਨ। ਤੁਹਾਡੇ CalFresh ਫਾਇਦਿਆਂ ਵਿੱਚ ਬਦਲਾਵਾਂ ਦੇ ਨਾਲ, ਤੁਹਾਨੂੰ ਮਿਲਣ ਵਾਲੀ ਰਾਸ਼ੀ ਦੂਜੀ ਘਰੇਲੂ ਬਦਲਾਵਾਂ ਤੇ ਨਿਰਭਰ ਕਰਦੀ ਹੈ। ਇਹ ਬਦਲਾਵ ਕਿਸੇ ਅਜਿਹੇ ਨੋਟਿਸ ਵਿੱਚ ਸ਼ਾਮਲ ਕੀਤੇ ਜਾਣਗੇ, ਜੋ ਤੁਹਾਡੇ CalFresh ਫਾਇਦਿਆਂ ਵਿੱਚ ਕਿਸੇ ਹੋਰ ਬਦਲਾਵਾਂ ਬਾਰੇ ਦੱਸਦਾ ਹੈ।

ਜੇ ਤੁਸੀਂ ਮੰਨਦੇ ਹੋ ਕਿ ਅਲਾਟਮੈਂਟਾਂ ਅਤੇ SUA/LUA ਲਈ ਨਵੀਆਂ ਰਕਮਾਂ ਦੇ ਕਾਰਨ ਤੁਹਾਡੇ ਅਕਤੂਬਰ CalFresh ਫਾਇਦਿਆਂ ਦਾ ਪਤਾ ਲਗਾਉਣ ਵਿੱਚ ਅਸੀਂ ਕੋਈ ਗਲਤੀ ਕੀਤੀ ਹੈ, ਤਾਂ ਤੁਸੀਂ **ਇਸ ਚਿੱਠੀ ਨੂੰ ਪ੍ਰਾਪਤ ਕਰਨ ਦੇ 90 ਦਿਨਾਂ ਦੇ ਅੰਦਰ-ਅੰਦਰ**, ਹੇਠਾਂ ਦਿੱਤੇ ਪਤੇ ਤੇ ਲਿਖ ਕੇ, ਇੱਕ ਸਟੇਟ ਦੀ ਸੁਣਵਾਈ ਦੀ ਮੰਗ ਕਰ ਸਕਦੇ ਹੋ:

ਜਾਂ ਤੁਸੀਂ ਟੈਲ ਫ੍ਰੀ ਨੰਬਰ 'ਤੇ ਫੋਨ ਕਰ ਸਕਦੇ ਹੋ: 1-800-952-5253. ਜੇ ਤੁਸੀਂ ਬੋਲੇ ਹੋ ਅਤੇ TDD ਦੀ ਵਰਤੋਂ ਕਰਦੇ ਹੋ, ਤਾਂ 1-800-952-8349 'ਤੇ ਕਾਲ ਕਰੋ। ਜਦੋਂ ਤੁਸੀਂ ਰਾਜ ਦੀ ਸੁਣਵਾਈ ਦੀ ਮੰਗ ਕਰਦੇ ਹੋ, ਤਾਂ ਤੁਹਾਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਉਂ ਮਹਿਸੂਸ ਕਰਦੇ ਹੋ ਕਿ ਅਸੀਂ ਗਲਤੀ ਕੀਤੀ ਹੈ। ਤੁਸੀਂ ਸੁਣਵਾਈ ਵਿੱਚ ਆਪਣੇ ਲਈ ਖੁਦ ਬੋਲ ਸਕਦੇ ਹੋ ਜਾਂ ਆਪਣੇ ਕਿਸੇ ਦੋਸਤ, ਅਟਾਰਨੀ, ਜਾਂ ਕਿਸੇ ਹੋਰ ਵਿਅਕਤੀ ਨੂੰ ਤੁਹਾਦੇ ਵੱਲੋਂ ਬੋਲਣ ਲਈ ਕਹਿ ਸਕਦੇ ਹੋ, ਪਰ ਤੁਹਾਨੂੰ ਆਪਣੀ ਮਦਦ ਕਰਨ ਲਈ ਇਨ੍ਹਾਂ ਲੋਕਾਂ ਨੂੰ ਨਾਲ ਲਿਆਉਣਾ ਚਾਹੀਦਾ ਹੈ। ਤੁਸੀਂ ਆਪਣੇ ਇਲਾਕੇ ਦੇ ਲੀਗਲ ਏਡ ਦੇ ਦਫਤਰ ਵਿੱਚ ਮੁਫਤ ਕਾਨੂੰਨੀ ਸਹਾਇਤਾ ਦੀ ਮੰਗ ਕਰ ਸਕਦੇ ਹੋ।